

Week beginning: 11 April 2016

Welcome Back!

We hope you all had an enjoyable and restful Easter term break.



Breakfast Club

A reminder that we will be starting on Monday 11th April at 8.00am in the main hall. It will cost £1.50 per day/£7.50 per week/£52.50 per term (summer 1) per child. Please ensure payment has been made before your child attends breakfast club.

Vaisakhi Nagarkirtan

We appreciated your support, and would like to thank parents and children who joined us in representing our school.

Harrisons payments

We would like to inform parents that from this week, Harrisons will no longer be accepting cash payments for school meals. This means that parents can not in cash using the black box in the front of the lobby. To pay for your child's school lunch, you will need to either call the following number **020 8280 0312/0318/0319** or pay online at **www.ealingmeals.co.uk**.

Coffee Morning

Please note that the next coffee meeting will be held on **25th April at 8.50am**. We will be focusing on SRE (Relationship Education). This meeting is targeted for year 6, as we will be consulting on our school policy and practice. Please do your very best to attend this meeting.

Sports Relief

We would like to say a **BIG Thank you** to everyone for your support and time with taking part to help raise money. We managed to raise over £2600



Happy Vaisakhi !!!

We will be changing the Nishaan Sahib chaula (cloth) on **Wednesday 27th April** around 9.15am. Please come and join us. Children need to wear school uniform. We would like to wish everyone a Happy Vaisakhi.

We will be celebrating Vaisakhi on Friday 29th April at Havelock Gurdwara around 1.30pm. Please note that the children will go either by coach or by walking. We would like parents to collect their children from the Gurdwara. The colour theme is blue, white and orange.

We look forward to your participation.



Inset Day

We would like to remind you that we have an inset day on Thursday 14th April. The School will be closed for all pupils.

Thought of the week

"Humility is not thinking less of yourself, it's thinking of yourself less"
C.S.Lewis

ATTENDANCE

Well done to **Guru Har Rai Class** for achieving best attendance for week ending **15/04/2016**.

Dates for your diary



Date	Event
Thursday 14th April	Staff Training day - no school for children
	Coffee Morning
Wednesday 27th April 9.15am– 1.30pm	Nishaan Sahib Seva
Friday 29th April	Vaisakhi Celebrations - Colour theme is Blue, white and orange
Week beginning 2nd May	History Week
Week beginning 9th May	Yr 2 Sats Yr 6 Sats
Friday 13th May	Reception –Sahibzada Zorawar Singh Ji (Miss Panesar) Class Assembly
Friday 20th May	Reception– Shahibzada Fateh Singh Ji (Miss Harrid) Class Assembly
Monday 30th May- Friday 3rd June	Half Term
Friday 27th May	Nursery Assembly

ਹਫ਼ਤੇ ਦਾ ਅਰੰਭ: ੧੧ ਅਪਰੈਲ

ਵਾਪਸੀ ਮੁਬਾਰਕ!

ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਦੀਆਂ ਛੁੱਟੀਆਂ ਅਨੰਦਦਾਇਕ ਰਹੀਆਂ ਅਤੇ ਆਪ ਜੀ ਨੇ ਈਸਟਰ ਬਰੇਕ ਦੌਰਾਨ ਆਰਾਮ ਕੀਤਾ।



ਨਾਸ਼ਤਾ ਕਲੱਬ

ਨਾਸ਼ਤਾ ਕਲੱਬ ਬਾਰੇ ਦੁਹਰਾਓ ਹੈ ਕਿ ਕਲੱਬ ਸੋਮਵਾਰ ੧੧ ਅਪਰੈਲ ਸਵੇਰੇ ੮ ਵਜੇ ਤੋਂ ਅਰੰਭ ਹੈ, ਮੁਖ ਹਾਲ ਵਿਚ। ਇਸ ਨਾਸ਼ਤਾ ਕਲੱਬ ਦੀ ਕੀਮਤ ਪ੍ਰਤੀ ਦਿਨ ੧.੫੦ ਪਾਊਂਡ, ਪ੍ਰਤੀ ਹਫ਼ਤਾ ੭.੫੦ ਪਾਊਂਡ ਅਤੇ ਪ੍ਰਤੀ ਟਰਮ ੫੨.੫੦ ਪਾਊਂਡ ਪ੍ਰਤੀ ਬੱਚਾ ਹੋਵੇਗੀ (ਗਰਮੀਆਂ ੧)। ਕਿਰਪਾ ਕਰਕੇ ਯਕੀਨੀ ਬਣਾਓ ਕਿ ਸਕੂਲ ਸਟਾਫ਼ ਕੋਲ ਭੇਟਾ ਕਲੱਬ ਵਿਚ ਆਉਣ ਤੋਂ ਪਹਿਲਾਂ ਜਮ੍ਹਾਂ ਹੋ ਜਾਵੇ।

ਨਾਸ਼ਤਾ ਕਲੱਬ

ਨਾਸ਼ਤਾ ਕਲੱਬ ਬਾਰੇ ਦੁਹਰਾਓ ਹੈ ਕਿ ਕਲੱਬ ਸੋਮਵਾਰ ੧੧ ਅਪਰੈਲ ਸਵੇਰੇ ੮ ਵਜੇ ਤੋਂ ਅਰੰਭ ਹੈ, ਮੁਖ ਹਾਲ ਵਿਚ। ਇਸ ਨਾਸ਼ਤਾ ਕਲੱਬ ਦੀ ਕੀਮਤ ਪ੍ਰਤੀ ਦਿਨ ੧.੫੦ ਪਾਊਂਡ, ਪ੍ਰਤੀ ਹਫ਼ਤਾ ੭.੫੦ ਪਾਊਂਡ ਅਤੇ ਪ੍ਰਤੀ ਟਰਮ ੫੨.੫੦ ਪਾਊਂਡ ਪ੍ਰਤੀ ਬੱਚਾ ਹੋਵੇਗੀ (ਗਰਮੀਆਂ ੧)। ਕਿਰਪਾ ਕਰਕੇ ਯਕੀਨੀ ਬਣਾਓ ਕਿ ਸਕੂਲ ਸਟਾਫ਼ ਕੋਲ ਭੇਟਾ ਕਲੱਬ ਵਿਚ ਆਉਣ ਤੋਂ ਪਹਿਲਾਂ ਜਮ੍ਹਾਂ ਹੋ ਜਾਵੇ।

ਹੈਰੀਸਨ ਦੀ ਅਦਾਇਗੀ

ਅਸੀਂ ਆਪ ਜੀ ਨੂੰ ਸੂਚਨਾ ਦੇਣਾ ਚਾਹੁੰਦੇ ਹਾਂ ਕਿ ਇਸ ਹਫ਼ਤੇ ਤੋਂ ਹੈਰੀਸਨ ਨੇ ਨਗਦ ਭੁਗਤਾਨ ਦੀ ਸੁਵਿਧਾ ਬੰਦ ਕਰ ਦੇਣੀ ਹੈ। ਇਸ ਦਾ ਭਾਵ ਹੈ ਕਿ ਮਾਪੇ ਲਾਬੀ ਵਿਚ ਲੱਗੇ ਕਾਲੇ ਬਕਸੇ ਦੀ ਵਰਤੋਂ ਨਗਦ ਪਾਉਣ ਲਈ ਨਹੀਂ ਕਰ ਸਕਣਗੇ। ਆਪਣੇ ਬੱਚੇ ਦੇ ਦੁਪਿਹਰ ਦੇ ਭੋਜਨ ਦੀ ਅਦਾਇਗੀ ਕਰਨ ਲਈ ਆਪ ਜੀ ਨੇ ੦੨੦੮੨੮੦੦੩੧੨/੦੩੧੮/੦੩੧੯ ਨਾਲ ਸੰਪਰਕ ਕਰਨਾ ਹੋਵੇਗਾ ਜਾਂ ਫਿਰ www.ealingmeals.co.uk ਉੱਤੇ ਮਾਇਆ ਦੀ ਅਦਾਇਗੀ ਕਰਨੀ ਹੋਵੇਗੀ।

ਕਾਫੀ ਸਵੇਰ

ਕਿਰਪਾ ਕਰਕੇ ਨੋਟ ਕਰਨਾ ਕਿ ਅਗਲੀ ਕਾਫੀ ਸਵੇਰ ਦੀ ਮੁਲਾਕਾਤ ਸੋਮਵਾਰ ੨੫ ਅਪਰੈਲ ਦੀ ਸਵੇਰ ਨੂੰ ੮.੫੦ ਤੇ ਹੋਵੇਗੀ। ਕੇਂਦਰੀ ਵਿਸ਼ਾ SRE (ਸੰਬੰਧਾਂ ਦੀ ਸਿਖਿਆ) ਹੋਵੇਗਾ। ਇਹ ਮੁਲਾਕਾਤ ਵਿਸ਼ੇਸ਼ ਤੌਰ ਤੇ ੬ਵੀਂ ਬਾਰੇ ਹੈ, ਸਕੂਲ ਦੀ ਪਾਲਿਸੀ ਅਤੇ ਪ੍ਰੈਕਟਿਸ ਬਾਰੇ ਮਸ਼ਵਰੇ ਲੈਣੇ ਦੇਣੇ ਹਨ। ਕਿਰਪਾ ਕਰਕੇ ਇਸ ਵਿਚ ਸ਼ਾਮਿਲ ਹੋਣ ਦਾ ਹਰ ਸੰਭਵ ਯਤਨ ਕਰਨਾ ਜੀ।

ਸਪੋਰਟ ਰਿਲੀਫ


ਅਸੀਂ ਉਨ੍ਹਾਂ ਸਭ ਦਾ ਦਿਲੋਂ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਪੋਰਟ ਰਿਲੀਫ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ। ਅਸੀਂ ੨੬੦੦ ਤੋਂ ਵੱਧ ਪਾਊਂਡ ਇਕਤਰ ਕੀਤੇ।



ਖੁਸ਼ਗਵਾਰ ਵਿਸਾਖੀ

ਬੁੱਧਵਾਰ ੨੭ ਅਪਰੈਲ ਨੂੰ ਆਪਾਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਸਵੇਰੇ ੮.੧੫ ਦੇ ਆਸ ਪਾਸ ਕਰਾਂਗੇ। ਕਿਰਪਾ ਕਰਕੇ ਇਸ ਵਿਚ ਸ਼ਾਮਿਲ ਹੋਣਾ ਜੀ। ਬੱਚੇ ਸਕੂਲੀ ਵਰਦੀ ਵਿਚ ਸਜੇ ਹੋਣਗੇ।

ਅਸੀਂ ਖਾਲਸਾ ਪੰਥ ਦਾ ਸਿਰਜਨਾ ਦਿਵਸ ਵਿਸਾਖੀ ਸ਼ੁਕਰਵਾਰ ੨੯ ਅਪਰੈਲ ਨੂੰ ਦੁਪਿਹਰੇ ੧.੩੦ ਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹੈਵੇਲੋਕ ਰੋਡ ਵਿਖੇ ਮਨਾਵਾਂਗੇ। ਕਿਰਪਾ ਕਰਕੇ ਨੋਟ ਕਰਨਾ ਕਿ ਬੱਚੇ ਪੈਦਲ ਜਾਂ ਕੋਚ ਵਿਚ ਜਾਣਗੇ। ਅਸੀਂ ਚਾਹਾਂਗੇ ਕਿ ਮਾਪੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਤੋਂ ਆਪਣੇ ਨਾਲ ਘਰ ਲੈ ਜਾਣ। ਪ੍ਰਧਾਨ ਰੰਗ ਨੀਲਾ, ਕੇਸਰੀ ਅਤੇ ਚਿੱਟਾ ਹਨ। ਹੈ। ਅਸੀਂ ਆਪ ਜੀ ਦੇ ਸਹਿਯੋਗ ਦੀ ਉਡੀਕ ਵਿਚ ਹਾਂ।



ਇਨਸੈਟ ਡੇ

ਕਿਰਪਾ ਕਰਕੇ ਨੋਟ ਕਰਨਾ ਕਿ ਵੀਰਵਾਰ ੧੪ ਅਪਰੈਲ ਨੂੰ ਇਨਸੈਟ ਡੇ ਹੈ। ਬੱਚਿਆਂ ਲਈ ਇਸ ਦਿਨ ਸਕੂਲ ਬੰਦ ਰਹੇਗਾ।

ਇਸ ਹਫ਼ਤੇ ਦਾ ਵਿਚਾਰ

ਨਿਮਰਤਾ ਇਸ ਵਿਚ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਘੱਟ ਸਮਝੀਏ, ਬਲਕਿ ਇਸ ਵਿਚ ਹੈ ਕਿ ਅਸੀਂ ਆਪਣੇ ਬਾਰੇ ਵਿਚ ਘੱਟ ਸੋਚੀਏ।

ਹਾਜ਼ਰੀ

੧੮/੦੩/੨੦੧੬ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਹਰਿ ਰਾਇ ਸਾਹਿਬ ਜੀ ਜਮਾਤ ਨੂੰ ਸ਼ਾਬਾਸ਼ ਹੇ।

Dates for your diary



ਤਾਰੀਖ	ਵਿਸ਼ੇਸ਼ ਮੌਕਾ
ਵੀਰਵਾਰ ੧੪ ਅਪਰੈਲ	ਸਟਾਫ਼ ਟਰੇਨਿੰਗ ਦਾ ਦਿਨ-ਬੱਚਿਆਂ ਨੇ ਸਕੂਲ ਨਹੀਂ ਆਉਣ
ਸੋਮਵਾਰ ੨੫ ਅਪਰੈਲ	ਕਾਫੀ ਸਵੇਰ
ਬੁੱਧਵਾਰ ੨੭ ਅਪਰੈਲ ਸਵੇਰੇ ੮.੧੫ ਤੇ	ਨਿਸ਼ਾਨ ਸਾਹਿਬ ਸੇਵਾ
ਸ਼ੁਕਰਵਾਰ ੨੯ ਅਪਰੈਲ	ਵਿਸਾਖੀ ਦੇ ਸਮਾਗਮ-ਪ੍ਰਧਾਨ ਰੰਗ ਨੀਲਾ, ਚਿੱਟਾ ਅਤੇ ਕੇਸਰੀ ਹਨ।
੨ ਮਈ ਤੋਂ ਅਰੰਭ ਹੁੰਦਾ ਹਫ਼ਤਾ	ਇਤਿਹਾਸ ਦਾ ਹਫ਼ਤਾ
੯ ਮਈ ਤੋਂ ਅਰੰਭ ਹੁੰਦਾ ਹਫ਼ਤਾ	ਸ਼ਾਅਨਸ ਦੂਜੀ ਜਮਾਤ ਸ਼ਾਅਨਸ ਛੇਵੀਂ ਜਮਾਤ
ਸ਼ੁਕਰਵਾਰ ੧੩ ਮਈ	ਰਿਸੈਪਸ਼ਨ ਜਮਾਤ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਜਮਾਤੀ ਸਭਾ (ਮਿਸ ਪਨੇਸਰ) ਜਮਾਤੀ ਸਭਾ ਦਾ ਸਮਾਂ-ਸਵੇਰੇ ੮.੫੦
ਸ਼ੁਕਰਵਾਰ ੧੩ ਮਈ	ਰਿਸੈਪਸ਼ਨ ਜਮਾਤ-ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਜਮਾਤੀ ਸਭਾ (ਮਿਸ ਹੈਰਿਡ) ਜਮਾਤੀ ਸਭਾ ਦਾ ਸਮਾਂ-ਸਵੇਰੇ ੮.੫੦
ਸ਼ੁਕਰਵਾਰ ੨੭ ਮਈ	ਨਰਸਰੀ ਦੀ ਸਭਾ
ਸੋਮਵਾਰ ੩੦ ਮਈ-ਸ਼ੁਕਰਵਾਰ ੩ ਜੂਨ	ਹਾਫ ਟਰਮ